



Anthem Blue Cross Life and Health Insurance Company
Notice of Language Assistance

IMPORTANT: An interpreter can be provided for you to communicate with your doctor or health plan at no cost. To get an interpreter or ask about written information in your language, please call the phone number listed on the back of your ID card or contact your group administrator.

IMPORTANTE: Se le puede brindar sin costo los servicios de un intérprete para que pueda comunicarse con su médico o plan de salud. Para obtener un intérprete o para solicitar información en su idioma, llame al número que figura en el reverso de su tarjeta de identificación o póngase en contacto con el administrador de su grupo. (Spanish)

重要提示: 您與您的醫生或保健計畫交談時，可獲得免費口譯服務。如欲請翻譯員提供口譯，或欲查詢中文書面資料，請撥打您識別證背面的電話號碼，或聯絡您的團體行政人員。(Chinese)

CHÚ Ý QUAN TRỌNG: Quý vị có thể được thông dịch viên giúp đỡ miễn phí khi quý vị cần tiếp xúc với bác sĩ hoặc nhân viên trong chương trình bảo hiểm sức khỏe của quý vị. Để được thông dịch viên giúp đỡ hoặc được cấp thông tin, văn bản chuyển ngữ sang ngôn ngữ của quý vị, xin quý vị vui lòng gọi số điện thoại ghi phía sau thẻ hội viên của quý vị hoặc liên lạc ban quản trị chương trình bảo hiểm. (Vietnamese)

MAHALAGA: Mai-alok ang tagapagsalin sa iyo nang libre upang makipag-usap ka sa iyong doktor o planong pangkalusugan. Upang kumuha ng tagapagsalin o magtanong tungkol sa nakasulat na impormasyon sa iyong lengguahe, paki-tawagan ang numero ng telepono na nakalista sa likod ng iyong ID card o paki-usap ang tagapangasiwa ng iyong pangkat. (Tagalog)

중요: 의사 또는 건강보험사와의 의사소통을 위하여 통역사를 무료로 이용하실 수 있습니다. 통역이나 한국어로 번역된 정보를 원하시면 가입자님의 ID 카드 뒷면에 있는 전화번호로 연락하시거나 그룹 담당자에게 요청하시기 바랍니다. (Korean)

ԿԱՐԵՎՈՐ: Ձեր բժշկի կամ առողջապահական ծրագրի հետ հաղորդակցվելու համար՝ Ձեզ անվճար քարզմանիչ կարող է մատակարարվել: Թարգմանիչ ստանալու կամ Ձեր լեզվով գրավոր տեղեկությունների մասին հարցնելու համար՝ խնդրվում է զանգահարել Ձեր ինքնուրույն քարտի ետևի մասում գրված հեռախոսի համարով կամ կապվել Ձեր խմբային կառավարչի հետ: (Armenian)

ПОМНИТЕ: Для общения с вашим врачом или представителем плана медицинского страхования вам могут предоставить бесплатные услуги переводчика. Для того, чтобы получить услуги переводчика или попросить о предоставлении информации в письменном виде на вашем языке, пожалуйста, позвоните по номеру, который указан на оборотной стороне вашей идентификационной карты (ID card), или свяжитесь с администратором вашей медицинской группы. (Russian)

重要事項: 医師、および、ヘルスプラン担当者との意思疎通には、通訳者による通訳サービスを無料で受けることができます。通訳者サービス、または、あなたが話す言語で書かれた文書による情報を要請するには、あなたのIDカードの裏側に記載された電話番号に電話をするか、または、あなたの属するグループのアドバイザーに連絡をとってください。(Japanese)

توجه: مترجم شفاهی بصورت رایگان برای تسهیل ارتباط شما با پزشک و یا برنامه بهداشتیانتان در دسترس می باشد. جهت درخواست مترجم شفاهی و یا اطلاعات کتبی به زبان مادری خود، لطفاً یا به شماره تلفن موجود در پشت کارت شناسایی (ID) زنگ بزنید و یا با مسئول گروهتان تماس بگیرید. (Persian)

ਜ਼ਰੂਰੀ ਸੂਚਨਾ: ਤੁਹਾਡੇ ਡਾਕਟਰ ਨਾਲ ਜਾਂ ਹੈਲਥ ਪਲਾਨ ਬਾਰੇ ਗੱਲਬਾਤ ਕਰਨ ਲਈ ਤੁਹਾਨੂੰ ਦੁਭਾਸ਼ੀਏ (ਅਨੁਵਾਦਕ) ਦੀ ਸੇਵਾ ਮੁਫਤ ਦਿੱਤੀ ਜਾ ਸਕਦੀ ਹੈ। ਦੁਭਾਸ਼ੀਆ ਲੋਣ ਲਈ ਜਾਂ ਲਿਖਤ ਜਾਣਕਾਰੀ ਪੰਜਾਬੀ ਵਿੱਚ ਪ੍ਰਾਪਤ ਕਰਨ ਲਈ ਕਿਰਪਾ ਕਰਕੇ ਆਪਣੇ ਆਈ.ਡੀ. ਕਾਰਡ ਦੇ ਪਿੱਛੇ ਦਿੱਤੇ ਨੰਬਰ ਤੇ ਫੋਨ ਕਰੋ ਜਾਂ ਆਪਣੇ ਗਰੁੱਪ ਪ੍ਰਬੰਧਕ ਨੂੰ ਸੰਪਰਕ ਕਰੋ। (Punjabi)

សារ:សំខាន់ : យើងអាចផ្តល់អ្នកបកប្រែជូនអ្នកដោយឥតគិតថ្លៃ សំរាប់ប្រាស្រ័យទាក់ទងជាមួយនឹងគ្រូពេទ្យ ឬគំរោងសុខភាពរបស់អ្នក ។ ដើម្បីទទួលបានអ្នកបកប្រែ ឬសាកសួរអំពីព័ត៌មានដែលសំរាប់សំណើសុខភាពស្នើសុំ ឬស្នើសុំទៅលើខ្លួនដែលមានកត់នៅលើខ្នងអត្តសញ្ញាណប័ណ្ណរបស់អ្នក ឬទាក់ទងអ្នកគ្រប់គ្រងក្រុមរបស់អ្នក ។ (Khmer)

TSEEM CEEB: Yeej nrhiav tau ib tug neeg pab txhais lus uas yuav pab koj nrog koj tus kws kho mob los sis pawg kho mob tham pub dawb rau koj. Yog xav tau ib tug neeg txhais lus los sis xav tau cov ntawv hauv koj yam lus, thov hu mus rau tus naj npawb xov tooj nram qab koj daim ID los sis hu mus rau tus neeg saib xyuas koj pawg hauj lwm. (Hmong)